

ਤੁਰੰਤ ਰਿਲੀਜ਼ ਲਈ

**ਕਾਉਂਸਿਲ ਨੇ ਡਾਉਨਟਾਉਨ ਬ੍ਰੈਂਪਟਨ ਵਿੱਚ ਰਾਇਰਸਨ ਦੀ ਮੌਜੂਦਗੀ  
ਸਥਾਪਤ ਕਰਨ ਲਈ ਪ੍ਰਸਤਾਵ ਪੇਸ਼ ਕੀਤਾ**  
**ਬ੍ਰੈਂਪਟਨ ਨੂੰ ਕੈਨੇਡਾ ਦੀ ਸਾਈਬਰਸਿਕਿਓਰਿਟੀ ਕੈਪੀਟਲ ਬਣਾਉਣ ਦਾ ਵਿਜਨ ਸਿਟੀ ਵਿੱਚ ਨਵੀਨਤਾ**  
**ਅਤੇ ਨੈਕਰੀਆਂ ਪੈਦਾ ਕਰਨ ਵਿੱਚ ਵਾਧਾ ਕਰੇਗਾ**

ਬ੍ਰੈਂਪਟਨ, ਓਨਟਾਰੀਓ (13 ਫਰਵਰੀ, 2019) - ਰਾਇਰਸਨ ਯੂਨੀਵਰਸਿਟੀ (Ryerson University) ਅਤੇ ਸਿਟੀ ਆਫ ਬ੍ਰੈਂਪਟਨ ਵਿਚਾਲੇ ਹੋ ਰਿਹਾ ਸਹਿਯੋਗ ਸ਼ਾਨਦਾਰ ਵਿਕਾਸ ਵੱਲ ਵਧ ਰਿਹਾ ਹੈ। ਅੱਜ ਬ੍ਰੈਂਪਟਨ ਕਮੇਟੀ ਆਫ ਕਾਉਂਸਿਲ (Brampton Committee of Council) ਨੇ ਰਾਇਰਸਨ ਯੂਨੀਵਰਸਿਟੀ ਦੇ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐਮ.ਓ.ਯੂ.) (Memorandum of Understanding) (MoU) ਸਥਾਪਤ ਕਰਨ ਵਾਸਤੇ ਸਟਾਫ ਨੂੰ ਨਿਰਦੇਸ਼ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਇਹ ਐਮ.ਓ.ਯੂ. (MoU) ਡਾਉਨਟਾਉਨ ਬ੍ਰੈਂਪਟਨ ਵਿੱਚ ਰਾਇਰਸਨ ਯੂਨੀਵਰਸਿਟੀ ਦੀ ਅਗਵਾਈ ਵਾਲਾ ਇਨੋਵੇਸ਼ਨ ਹਬ ਅਤੇ ਸਾਈਬਰਸਿਕਿਓਰ ਕੈਟਾਲਿਸਟ (Cybersecure Catalyst) ਸਥਾਪਤ ਕਰਨ ਲਈ ਲੋੜੀਂਦੇ ਫੰਡ ਅਤੇ ਵਸੀਲਿਆਂ ਦਾ ਸਾਰ ਪੇਸ਼ ਕਰਦਾ ਹੈ। ਇਹ ਪ੍ਰਸਤਾਵ ਪੁਸ਼ਟੀਕਰਣ ਲਈ ਅਗਲੇ ਹਫ਼ਤੇ ਕਾਉਂਸਿਲ ਕੋਲ ਭੇਜਿਆ ਜਾਏਗਾ।

ਸਾਈਬਰਸਿਕਿਓਰ ਕੈਟਾਲਿਸਟ ਅਤੇ ਪਾਇਲਟ ਇਨਕਿਊਬੇਸ਼ਨ/ਇਨੋਵੇਸ਼ਨ ਦੀਆਂ ਵਿੱਤੀ ਸੰਭਾਵਨਾਵਾਂ ਅਤੇ ਫੰਡਿੰਗ ਨੂੰ ਸਿਟੀ ਦੇ 2019 ਦੇ ਬਜਟ ਵਿਚਾਰ-ਵਟਾਂਦਰੇ ਦੇ ਹਿੱਸੇ ਵਜੋਂ ਵੀ ਵਿਚਾਰਿਆ ਜਾਏਗਾ, ਜੋ 18 ਮਾਰਚ ਨੂੰ ਸ਼ੁਰੂ ਹੋਵੇਗਾ।

ਇਹ ਪ੍ਰਸਤਾਵ, ਰਾਇਰਸਨ ਯੂਨੀਵਰਸਿਟੀ ਦੇ ਡਿਪਟੀ ਪ੍ਰੋਵੋਸਟ ਅਤੇ ਵਾਈਸ-ਪ੍ਰੋਵੋਸਟ, ਯੂਨੀਵਰਸਿਟੀ ਪਲਾਨਿੰਗ, ਗਲੇਨ ਕਰਾਨੇ (Glenn Craney) ਦੀ, ਬ੍ਰੈਂਪਟਨ ਨੂੰ ਕੈਨੇਡਾ ਦੀ ਸਾਈਬਰਸਿਕਿਓਰਿਟੀ ਕੈਪੀਟਲ ਬਣਾਉਣ ਲਈ ਸਕੂਲ ਦੇ ਵਿਜਨ ਬਾਰੇ ਦਿੱਤੀ ਗਈ ਪ੍ਰਸਤੁਤੀ ਤੋਂ ਬਾਅਦ ਆਇਆ। ਵਿਜਨ ਵਿੱਚ ਸ਼ਾਮਲ ਹੈ:

- **ਚੈਂਗ ਸਕੂਲ ਦੀਆਂ ਪੇਸ਼ਕਸ਼ਾਂ ਵਿੱਚ ਵਾਧਾ ਕਰਨਾ:** ਇਸ ਸਾਲ ਦੇ ਸ਼ੁਰੂ ਵਿੱਚ, ਚੈਂਗ ਸਕੂਲ ਆਫ ਕੰਟੀਨਿਊਇੰਗ (Chang School of Continuing) ਐਜੂਕੇਸ਼ਨ ਨੇ ਦੋ ਸਾਈਬਰਸਿਕਿਓਰਿਟੀ ਕੋਰਸ ਸ਼ੁਰੂ ਕੀਤੇ ਹਨ, ਦੋਵੇਂ ਬ੍ਰੈਂਪਟਨ ਸਿਟੀ ਹਾਲ ਵੈਸਟ ਟਾਵਰ (Brampton City Hall West Tower) ਵਿਖੇ ਆਯੋਜਿਤ ਕੀਤੇ ਗਏ ਸਨ। ਪੂਰੇ ਸਰਟੀਫਿਕੇਟ ਪ੍ਰੋਗਰਾਮ ਪੇਸ਼ ਕਰਨ ਦੀਆਂ ਯੋਜਨਾਵਾਂ ਜਾਰੀ ਹਨ।
- **ਬ੍ਰੈਂਪਟਨ ਇਨੋਵੇਸ਼ਨ ਹਬ ਦੀ ਸ਼ੁਰੂਆਤ ਕਰਨਾ:** ਬ੍ਰੈਂਪਟਨ ਇਨਕਿਊਬੇਸ਼ਨ/ਇਨੋਵੇਸ਼ਨ ਹਬ ਵੀ ਵੈਸਟ ਟਾਵਰ ਦੇ ਅੰਦਰ ਸਥਿਤ ਹੋਵੇਗਾ ਅਤੇ ਥਾਂ ਦੀ ਮੁਰੰਮਤ ਦਾ ਕੰਮ ਪੂਰਾ ਹੋਣ ਵਾਲਾ ਹੈ। ਰਾਇਰਸਨ ਯੂਨੀਵਰਸਿਟੀ, ਜੋ ਸ਼ੁਰੂਆਤੀ ਪੜਾਅ ਦੇ ਤਕਨੀਕੀ ਸਟਾਰਟਅਪਸ ਲਈ ਦੁਨੀਆ ਦਾ ਪ੍ਰਮੁੱਖ ਯੂਨੀਵਰਸਿਟੀ ਦੀ ਅਗਵਾਈ ਵਾਲਾ ਇਨਕਿਊਬੇਟਰ 'ਡੀ.ਐਮ.ਜੇ.' ('DMZ') ਨੂੰ ਸੰਚਾਲਿਤ ਕਰਦੀ ਹੈ, ਨਵੀਨਤਾ ਅਤੇ ਸਟਾਰਟ-ਅਪ ਜੋਨਾਂ ਵਿੱਚ ਇੱਕ ਸਥਾਪਤ ਲੀਡਰ ਹੈ।
- **ਸਾਈਬਰਸਿਕਿਓਰ ਕੈਟਾਲਿਸਟ ਦੀ ਸ਼ੁਰੂਆਤ ਕਰਨਾ:** ਸਾਈਬਰਸਿਕਿਓਰ ਕੈਟਾਲਿਸਟ, ਸਾਈਬਰਸਿਕਿਓਰਿਟੀ ਵਿੱਚ ਨਵੀਨਤਾ ਅਤੇ ਸਹਿਯੋਗ ਦਾ ਨਵਾਂ ਰਾਸ਼ਟਰੀ ਕੇਂਦਰ ਬਣਨ ਦੀ ਯੋਜਨਾ ਬਣਾ ਰਿਹਾ ਹੈ। ਇਹ ਸਮਝਦੇ ਹੋਏ ਕਿ ਸਾਈਬਰਕ੍ਰਾਈਮ ਨਾਲ ਗਲੋਬਲ ਤੌਰ ਤੇ ਕੰਪਨੀਆਂ ਨੂੰ 6 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ ਅਤੇ ਇਸ ਸਾਲ ਦੇ ਅੰਤ ਤੱਕ ਨੈਕਰੀਆਂ ਦੇ ਲਗਭਗ 1.5 ਮਿਲੀਅਨ ਖਾਲੀ ਅਹੁਦੇ ਹੋਣਗੇ, ਇਹ ਕੇਂਦਰ ਪੇਸ਼ਾਵਰ ਟ੍ਰੇਨਿੰਗ, ਰਿਸਰਚ ਅਤੇ ਵਿਕਾਸ, ਵਿਵਸਾਇਕ ਇਨਕਿਊਬੇਸ਼ਨ ਅਤੇ ਜਨਤਕ ਸਿੱਖਿਆ ਮੁਹੱਈਆ ਕਰਨ ਕਰਕੇ ਸਾਈਬਰਸਿਕਿਓਰਿਟੀ ਦਾ ਹਬ ਬਣ ਜਾਏਗਾ।

ਹਵਾਲੇ

“ਬ੍ਰੈਂਪਟਨ ਲਈ ਇਹ ਬਹੁਤ ਹੀ ਰੋਮਾਂਚਕ ਕਦਮ ਹੈ ਕਿ ਰਾਇਰਸਨ ਯੂਨੀਵਰਸਿਟੀ ਦੇ ਨਾਲ ਮਿਲ ਕੇ ਹੋਣ ਵਾਲੇ ਮਹੱਤਵਪੂਰਨ ਪ੍ਰੋਜੈਕਟ ਪੂਰੇ ਹੋਣ ਵਾਲੇ ਹਨ। ਇਹ ਪ੍ਰੋਜੈਕਟ ਆਰਥਿਕ ਵਿਕਾਸ ਵਿੱਚ ਵਾਧਾ ਕਰਨ, ਨੌਕਰੀਆਂ ਪੈਦਾ ਕਰਨ ਅਤੇ ਬ੍ਰੈਂਪਟਨ ਨੂੰ ਸਾਈਬਰਸਿਕਿਓਰਿਟੀ ਦੇ ਹਬ ਦੇ ਤੌਰ ਤੇ ਪੇਜੀਸ਼ਨ ਦੇਣ ਵਿੱਚ ਮਦਦ ਕਰਨਗੇ। ਹੁਣ ਸਾਡੇ ਪੋਸਟ-ਸੈਕੰਡਰੀ ਵਿਦਿਆਰਥੀਆਂ ਕੋਲ ਅਜਿਹੇ ਖੇਤਰ ਵਿੱਚ ਸ਼ਾਮਲ ਹੋਣ ਦੇ ਵਿਕਲਪ ਹੋਣਗੇ, ਜੋ ਗਲੋਬਲ ਤੌਰ ਤੇ ਮਹੱਤਵਪੂਰਨ ਹੈ ਅਤੇ ਇੱਕ ਮਹੱਤਵਪੂਰਨ, ਗਲੋਬਲ ਸਿਟੀ ਦੇ ਤੌਰ ਤੇ ਸਾਡੀ ਪੇਜੀਸ਼ਨ ਵਿੱਚ ਵਾਧਾ ਕਰਦਾ ਹੈ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਬ੍ਰੈਂਪਟਨ ਵਿੱਚ ਸਿੱਖਿਆ ਸਬੰਧੀ ਵਿਕਲਪਾਂ ਦਾ ਵਿਸਤਾਰ ਕਰਨ ਅਤੇ ਨਵੀਨਤਾ ਅਤੇ ਐਂਟਰਪ੍ਰੀਨੀਅਰਸ਼ਿਪ ਵਿਚਲੇ ਮੌਕਿਆਂ ਤੱਕ ਪਹੁੰਚ ਵਿੱਚ ਮਦਦ ਲਈ ਰਾਇਰਸਨ, ਸਿਟੀ ਆਫ ਬ੍ਰੈਂਪਟਨ ਵਿਖੇ ਆਪਣੇ ਭਾਈਵਾਲਾਂ ਅਤੇ ਸ਼ੈਰੀਡਨ ਕਾਲਜ (Sheridan College) ਦੇ ਪ੍ਰਤੀ ਵਚਨਬੱਧ ਹੈ। ਦੋਵੇਂ ਸਿਟੀ ਲਈ ਆਰਥਿਕ ਸੰਚਾਲਕ ਹਨ ਅਤੇ ਸਾਨੂੰ ਬ੍ਰੈਂਪਟਨ ਵਿੱਚ ਅਜਿਹੇ ਮੌਕੇ ਲਿਆਉਣ ਵਿੱਚ ਸਾਡੇ ਸਹਿਯੋਗ, ਲੀਡਰਸ਼ਿਪ ਅਤੇ ਮੁਹਾਰਤ ਮੁਹੱਈਆ ਕਰਨ ਵਿੱਚ ਖੁਸ਼ੀ ਹੁੰਦੀ ਹੈ।”

- ਗਲੇਨ ਕਰਾਨੇ (Glenn Craney), ਡਿਪਟੀ ਪ੍ਰੋਵੋਸਟ ਅਤੇ ਵਾਈਸ-ਪ੍ਰੋਵੋਸਟ, ਯੂਨੀਵਰਸਿਟੀ ਪਲਾਨਿੰਗ, ਰਾਇਰਸਨ ਯੂਨੀਵਰਸਿਟੀ

-30-

**ਬ੍ਰੈਂਪਟਨ ਵੱਡਾ ਸੋਚ ਰਿਹਾ ਹੈ।** ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੇਸ਼ੀਲੇ ਸਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। [www.brampton.ca](http://www.brampton.ca) 'ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)